

ਤਮਾਸ਼ਾ-ਏ-ਹਿੰਦੋਸਤਾਨ

(ਮਦਾਰੀ ਭੁਗਭੁਗੀ ਵਜਾਉਣ ਦੇ ਐਕਸ਼ਨ ਵਿਚ ਪਿੰਡ
ਵਿਚ ਆਉਂਦਾ ਹੈ। ਅਤੇ ਉਹਦੇ ਪਿਛੇ ਪਿਛੇ ਭੰਬਾ ਭਉ ਹੈ।)

(ਮਦਾਰੀ ਅਤੇ ਭੰਬਾ ਭਉ-ਇਕੱਠੇ)

ਉਕੱਝ ਦੁੱਕੜ ਭੰਬਾ ਭਉ,

ਐਸੀ ਨੱਬੇ ਪੂਰਾ ਸੌ,

ਸੌ ਕਲੋਟਾ, ਤਿੱਤਰ ਮੋਟਾ,

ਚਲ ਮਦਾਰੀ ਪੈਸਾ ਖੋਟਾ।

(ਇਹ ਬੋਲਦੇ ਹੋਏ ਉਹ ਪਿੰਡ ਦਾ ਚੱਕਰ ਲਗਾਉਂਦੇ ਹਨ।)

ਮਦਾਰੀ : ਭੰਬਾ ਭਉ।

ਭੰਬਾ ਭਉ : ਹਾਂ ਉਸਤਾਦ।

ਮਦਾਰੀ : ਤਮਾਸ਼ਾ ਸ਼ੁਰੂ ਕਰ।

ਭੰਬਾ ਭਉ : ਉਸਤਾਦ ਮੇਰਾ ਮੂਡ ਨਹੀਂ।

ਮਦਾਰੀ : ਤੇਰੇ ਮੂਡ ਨੂੰ ਕੀ ਹੋਇਆਂ?

ਭੰਬਾ ਭਉ : ਉਸਤਾਦ ਮੇਰਾ ਨੁਕਸਾਨ ਹੋ ਗਿਆ ਏ।

ਮਦਾਰੀ : ਕੀ ਤੇਰੀ ਘੋੜੀ ਮਰ ਗਈ ਏ?

ਭੰਬਾ ਭਉ : ਨਹੀਂ ਉਹ ਤਾਂ ਮਿਰਜ਼ੇ ਦੀ ਬੱਕੀ ਵਾਂਗ ਦੁਲਾਂਗਾ ਮਾਰਦੀ ਏ।

ਮਦਾਰੀ : ਕੀ ਤੇਰੀ ਕੁੱਤੀ ਮਰ ਗਈ ਏ?

ਭੰਬਾ ਭਉ : ਨਹੀਂ, ਉਹ ਤਾਂ ਫਕੀਰ ਦੀ ਕੁੱਤੀ ਵਾਂਗ ਟਉਂ ਟਉਂ ਕਰਦੀ ਏ।

ਮਦਾਰੀ : ਕੀ ਤੇਰੀ ਮੱਝ ਮਰ ਗਈ ਏ?

ਭੰਬਾ ਭਉ : ਨਹੀਂ, ਉਹ ਤਾਂ ਸੁੱਖ ਨਾਲ ਇਕ ਕੱਟੀ ਦੀ ਮਾਂ ਬਣ ਗਈ ਏ।

ਮਦਾਰੀ : ਫੇਰ ਹੋਇਆ ਕੀ ਏ?

ਭੰਬਾ ਭਉ : ਉਸਤਾਦ ਮੇਰਾ ਕੋਠਾ ਡਿੱਗ ਪਿਆ ਏ।

ਮਦਾਰੀ : ਫੇਰ ਨਵਾਂ ਬਣਾ ਲੈ।

ਭੰਬਾ ਭਉ : ਉਸਤਾਦ ਸੀਮੈਂਟ ਨਹੀਂ।

ਮਦਾਰੀ : ਸੀਮੈਂਟ ਬਜ਼ਾਰ ਤੋਂ ਲੈ ਲੈ।

ਭੰਬਾ ਭਉ : ਬਜ਼ਾਰ ਬਲੈਕ ਵਿਚ ਮਿਲਦਾ ਏ।

ਮਦਾਰੀ : ਬਲੈਕ ਵਿਚੋਂ ਲੈ ਲੈ।

ਭੰਬਾ ਭਉ : ਉਸਤਾਦ ਪੈਸੇ ਨਹੀਂ।

ਮਦਾਰੀ : ਫੇਰ ਸਰਕਾਰੇ ਦਰਬਾਰੇ ਅਰਜੀ ਕਰ ਦੇ ।
 ਭੰਬਾ ਭਉ : ਉਸਤਾਦ, ਮੇਰੀ ਗਵਾਹੀ ਕੌਣ ਭਰੇਗਾ ?
 ਉਸਤਾਦ : ਅਸੀਂ ਭਰਾਂਗੇ
 ਭੰਬਾ ਭਉ : ਤੁਸੀਂ ਕੌਣ ?
 ਉਸਤਾਦ : ਅਸੀਂ ਮੈਂਬਰ ਮਿਊਨਸੀਪਲ ਕਾਰਪੋਰੇਸ਼ਨ ।
 ਭੰਬਾ ਭਉ : ਉਹ ਕੀ ਹੁੰਦਾ ਏ ?
 ਉਸਤਾਦ : ਉਹ ਬੜੀ ਚੀਜ਼ ਹੁੰਦਾ ਏ ।
 ਭੰਬਾ ਭਉ : ਉਹ ਕੀ ਕਰਦਾ ਏ ?
 ਉਸਤਾਦ : ਮੁੱਹਲੇ ਵਿਚ ਜੇਕਰ ਗੰਦ ਹੋਏ ਤਾਂ ਸਫਾਈ ਕਰਵਾਉਂਦਾ ਏ । ਬੱਲਬ
 ਟੁੱਟੇ ਹੋਣ ਤਾਂ ਬੱਲਬ ਲਗਵਾਉਂਦਾ ਏ । ਮਹੱਲੇ ਵਿਚ ਕੋਈ ਝਗੜਾ
 ਹੋਏ ਤਾਂ ਸੁਲਾਹ ਕਰਵਾਉਂਦਾ ਏ ।
 ਭੰਬਾ ਭਉ : ਤਾਂਹੀਓ ਤਾਂ ਮੁੱਹਲੇ ਵਿਚ ਗੰਦ ਪਿਆ ਏ । ਬੱਲਬ ਟੁੱਟੇ ਨੇ ਤੇ ਲੜਾਈ
 ਰੋਜ਼ ਹੁੰਦੀ ਹੈ ।
 ਉਸਤਾਦ : ਕੀ ਕਿਹਾ ?
 ਭੰਬਾ ਭਉ : ਮੈਂ ਕਿਹਾ ਮੈਂਬਰ ਮਿਊਨਸੀਪਲ ਕਾਰਪੋਰੇਸ਼ਨ ਬੜੀ ਸੌਅ ਏ ।
 ਉਸਤਾਦ : ਹਾਂ ਬੜੀ ਸੌਅ ਏ ।
 ਭੰਬਾ ਭਉ : (ਹੌਲੀ ਜਹੇ) ਬੜੀ ਕੁੱਤੀ ਸੌਅ ਏ । (ਉੱਚੀ) ਤਾਂ ਉਸਤਾਦ ਮੈਂ ਅਰਜੀ
 ਲਿਖ ਲਵਾਂ ?
 ਉਸਤਾਦ : ਲਿਖ ਲੈ ।
 ਭੰਬਾ ਭਉ : (ਅਰਜੀ ਝਰੀਟਨ ਦੇ ਐਕਸ਼ਨ ਤੋਂ ਬਾਅਦ) ਉਸਤਾਦ ਘੁੱਗੀ ਪਾ
 ਦੇ ।
 ਉਸਤਾਦ : (ਦਸਖਤ ਕਰਨ ਦੇ ਐਕਸ਼ਨ ਬਾਅਦ) ਘੁੱਗੀ ਪਾ ਦਿੱਤੀ ।
 ਭੰਬਾ ਭਉ : ਤਾਂ ਉਸਤਾਦ ਮੈਂ ਜਾਵਾਂ ।
 ਉਸਤਾਦ : ਚਲਾ ਜਾ । (ਭੰਬਾ ਭਉ ਤੁਰਨ ਦੇ ਐਕਸ਼ਨ ਕਰਦਾ ਹੈ । ਦਰਸ਼ਕਾਂ
 ਵੱਲ) ਤਾਂ ਹਾਜ਼ਰੀਨ ਮੇਰੇ ਭੰਬਾ ਭਉ ਦਾ ਕੋਠਾ ਛਿੱਗਾ ਪਿਆ ਹੈ ।
 ਉਸਨੂੰ ਸੀਮੈਂਟ ਦੀ ਲੋੜ ਹੈ । ਦੇਖੋ ਉਸਨੂੰ ਸੀਮੈਂਟ ਮਿਲਦਾ ਹੈ ਕਿ
 ਨਹੀਂ ? ਤੇ ਆਰਹੇ ਨੇ ਸਰਕਾਰੀ ਦਫਤਰ ਦੇ ਇਕ ਅਫਸਰ ਤੇ ਉਹਨਾਂ
 ਦਾ ਕਲਰਕ । ਉੱਕੜ ਦੁੱਕੜ ।
 (ਉੱਕੜ-ਦੁੱਕੜ ਪੂਰਾ ਦੁਹਰਾਇਆ ਜਾਂਦਾ ਹੈ ਅਤੇ ਉਹਦੀ
 ਲੈਅਵਿਚਅਫਸਰ ਅਤੇ ਕਲਰਕ ਆਪਣੀਆਂ ਬਾਵਾਂ ਤੇ ਆ
 ਜਾਂਦੇ ਹਨ ਤੇ ਮਦਾਰੀ ਬਾਹਰ ਚਲਾ ਜਾਂਦਾ ਹੈ । ਅਫਸਰ ਤੇ
 ਕਲਰਕ, ਮਾਈਮ ਵਿਚ ਐਕਸ਼ਨ ਕਰਦੇ ਹਨ, ਜਿਸ ਤਰ੍ਹਾਂ

ਆਪਣੀਆਂ ਫਾਈਲਾਂ ਵਿਚ ਬੜੇ ਰੁਝੇ ਹੋਏ ਹਨ। ਭੰਬਾ ਭਉ ਪਹਿਲੇ ਕਲਰਕ ਕੋਲ ਜਾਂਦਾ ਹੈ, ਉਹ ਉਸਨੂੰ ਅਫਸਰ ਵੱਲ ਭੇਜ ਦੇਂਦਾ ਹੈ। ਅਫਸਰ ਵੱਲ ਜਾਂਦਾ ਹੈ ਤਾਂ ਉਹ ਉਸਨੂੰ ਕਲਰਕ ਵੱਲ ਭੇਜ ਦੇਂਦਾ ਹੈ। ਕਲਰਕ ਫੇਰ ਅਫਸਰ ਵੱਲ ਭੇਜ ਦੇਂਦਾ ਹੈ। ਇਸ ਤਰ੍ਹਾਂ ਦੋ ਵਾਰ ਸ਼ੱਟਲ ਕਾਕ ਵਾਂਗ ਭੰਬਾ ਭਉ ਇਧਰ ਉਧਰ ਜਾਂਦਾ ਹੈ। ਇਹ ਸਭ ਮਾਈਮ ਵਿਚ ਹੈ। ਤੀਜੀ ਵਾਰ ਜਦੋਂ ਉਹ ਅਫਸਰ ਕੋਲ ਜਾਂਦਾ ਹੈ ਤਾਂ ਉਹ ਸਿੱਕਾ ਟੁਣਕਾਣ ਦੇ ਐਕਸ਼ਨ ਨਾਲ ਭੰਬਾ ਭਉ ਨੂੰ ਇਸ਼ਾਰਾ ਕਰਦਾ ਹੈ ਕਿ ਕੁਝ ਪੈਸੇ ਲਿਆ। ਭੰਬਾ ਭਉ ਵਾਪਸ ਨੱਗਿਆ ਜਾਂਦਾ ਹੈ। ਸਟੇਜ ਦੇ ਪਿੱਛੇ ਜਾਂ ਇਕ ਪਾਸੇ ਉਸਤਾਦ ਨੂੰ ਮਿਲਦਾ ਹੈ। ਉਸਤਾਦ ਨੂੰ ਦੱਸਦਾ ਹੈ ਕਿ ਉਹ ਪੈਸੇ ਮੰਗਦੇ ਹਨ। ਉਸਤਾਦ ਦੋ ਗੁੱਬੀਆਂ ਦੇਂਦਾ ਹੈ। ਇਕ ਵੱਡੀ, ਇਕ ਛੋਟੀ। ਇਹ ਗੁੱਬੀਆਂ ਵੀ ਮਾਈਮ ਨਾਲ ਸਥਾਪਤ ਕਰਨੀਆਂ ਹਨ।

ਅਫਸਰ ਤੇ ਕਲਰਕ : (ਇਕੱਠੇ)

ਸੀਮੈਂਟ ਲੈਵਣ ਆਇਆ ਗੋਲਾ।
ਵੱਡੇ ਗੁਰੂ ਦਾ ਚਤੁਰ ਚੇਲਾ।
ਪੱਲੇ ਨਹੀਂ ਕੋਈ ਪੈਸਾ ਧੇਲਾ।
ਕਰਦਾ ਮੇਲਾ ਮੇਲਾ।

(ਭੰਬਾ ਭਉ ਫੇਰ ਅਫਸਰ ਕੋਲ ਜਾਂਦਾ ਹੈ। ਉਹ ਉਸਨੂੰ ਦੁਰਕਾਰ ਦੇਂਦਾ ਹੈ। ਪਰ ਜਦੋਂ ਵੱਡੀ ਗੁੱਬੀ ਦੇਖਦਾ ਹੈ ਤਾਂ ਉਹ ਦਾ ਮੂਡ ਬਦਲ ਜਾਂਦਾ ਹੈ। ਭੰਬਾ ਭਉ ਗੁੱਬੀ ਉੱਤੇ ਬੱਲੇ ਕਰਦਾ ਹੈ ਤਾਂ ਅਫਸਰ ਦੀਆਂ ਨਿਗਾਹਾਂ ਵੀ ਲਾਲਚ ਵਿਚ ਉੱਤੇ ਬੱਲੇ ਹੁੰਦੀਆਂ ਹਨ, ਜਿਸ ਤਰ੍ਹਾਂ ਉਹ ਗੁੱਬੀ ਦੇ ਇਸ਼ਾਰੇ 'ਤੇ ਬੈਠਕਾਂ ਕੱਢ ਰਿਹਾ ਹੈ। ਅਫਸਰ ਗੁੱਬੀ ਝੱਪਟ ਲੈਂਦਾ ਹੈ। ਉਸਨੂੰ ਬੋਝੇ ਵਿਚ ਪਾਉਂਦਾ ਹੈ ਅਤੇ ਫੇਰ ਸਲੀਕੇ ਨਾਲ ਉਹ ਤੇ ਦੱਸਖਤ ਕਰਦਾ ਹੈ। ਭੰਬਾ ਭਉ ਮੌਹਰ ਲਗਾ ਉਣ ਵਾਸਤੇ ਕਹਿੰਦਾ ਹੈ ਅਫਸਰ ਇਸ਼ਾਰਾ ਕਰਦਾ ਹੈ ਕਿ ਇਹ ਕੰਮ ਕਲਰਕ ਨੇ ਕਰਨਾ ਹੈ। ਭੰਬਾ ਭਉ ਕਲਰਕ ਵੱਲ ਜਾਂਦਾ ਹੈ। ਕਲਰਕ ਪਹਿਲੇ ਦੁਰਕਾਰ ਦੇਂਦਾ ਹੈ। ਪਰ ਗੁੱਬੀ ਦੇਖ ਕੇ ਉਹ ਵੀ ਮੂਡ ਬਦਲ ਲੈਂਦਾ ਹੈ। ਹੁਣ ਗੁੱਬੀ ਉੱਤੇ ਬੱਲੇ ਦੀ ਥਾਂ ਬੱਥੇ ਸੱਜੇ ਫੇਰੀ ਜਾਂਦੀ ਹੈ। ਕਲਰਕ ਗੁੱਬੀ ਝੱਪਟ ਦਾ ਹੈ ਤੇ ਫੇਰ ਬੜੇ ਜ਼ੋਰ ਨਾਲ ਮੌਹਰ ਲਗਾ ਉੰਦਾ ਹੈ। ਇਹ ਸਭ ਕੁਝ ਮੂਕ ਐਕਸ਼ਨ ਨਾਲ ਚੱਲਦਾ ਹੈ। ਭੰਬਾ ਭਉ ਅਰਜੀ ਬੋਝੇ ਵਿਚ ਪਾਉਂਦਾ ਹੈ।)

ਅਫਸਰ ਅਤੇ ਕਲਰਕ : (ਇਕੱਠੇ)

ਪੈਸੇ ਵਾਲੀ ਗੁੱਬੀ ਦਵੋ,
ਸੀਮੈਂਟ ਵਾਲੀ ਗੁੱਬੀ ਲਵੋ।

ਭੰਬਾ ਭਉ : ਇਹਨੂੰ ਕਹਿਦੇ ਭੰਬਾ ਭਉ,
ਮਦਾਰੀ : (ਆਕੇ) ਅੱਸੀ ਨੱਬੇ ਪੂਰਾ ਸੌ।

(ਭੰਬਾ ਭਉ ਤੇ ਮਦਾਰੀ ਸਾਰਾ ਉੱਕੜ ਦੁੱਕੜ ਦੁਹਰਾ ਉੱਦੇ ਹਨ
ਤੇ ਉਸ ਦੀ ਲੋਅ ਵਿਚ ਹੀ ਅਫਸਰ ਅਤੇ ਕਲਰਕ ਬਾਹਰ ਜਾਂਦੇ
ਹਨ।)

ਮਦਾਰੀ : (ਦਰਸ਼ਕਾਂ ਨੂੰ) ਤਾਂ ਹਾਜ਼ਰੀਨ ਮੇਰੇ ਭੰਬਾ ਭਉ ਨੂੰ ਸੀਮੈਂਟ ਮਿਲ ਗਿਆ
ਹੈ। ਇਹ ਪਤਾ ਨਹੀਂ ਕਿ ਉਹਦਾ ਕੌਠਾ ਬਣਿਆ ਏ ਕਿ ਨਹੀਂ
ਕਿਉਂਕਿ ਪਤਾ ਨਹੀਂ ਸੀਮੈਂਟ ਦੀ ਬੋਗੀ ਵਿਚ ਸੀਮੈਂਟ ਸੀ ਕਿ ਸਵਾਹ ?
ਇਹਦਾ ਉਪਰ ਵਾਲਾ ਏ ਗਵਾਹ। (ਭੰਬਾ ਭਉ ਨੂੰ ਸੰਬੋਧਨ ਜਿਹੜਾ
ਛਿੱਡ ਪੀੜ ਦੀ ਮੁੱਦਰਾ ਵਿਚ ਬੈਠਾ ਹੈ) ਭੰਬਾ ਭਉ।

ਭੰਬਾ ਭਉ : ਹਾਂ ਉਸਤਾਦ।

ਮਦਾਰੀ : ਦੂਸਰਾ ਤਮਾਸ਼ਾ ਸ਼ੁਰੂ ਕਰ।

ਭੰਬਾ ਭਉ : ਉਸਤਾਦ ਮੈਂ ਨਹੀਂ ਕਰ ਸਕਦਾ।

ਮਦਾਰੀ : ਕਿਉਂ ਹੁਣ ਕੀ ਪੀੜ ਪੈ ਗਈ ਏ ?

ਭੰਬਾ ਭਉ : ਉਸਤਾਦ ਮੇਰੇ ਛਿੱਡ ਪੀੜ ਏ।

ਮਦਾਰੀ : ਹੱਸਦੇ ਤੇ ਲੋਕ ਪਏ ਨੇ, ਤੇਰੇ ਛਿੱਡ ਵਿਚ ਪੀੜ ਕਿਉਂ ਪੈ ਗਈ ਏ ?

ਭੰਬਾ ਭਉ : ਉਸਤਾਦ ਮੇਰੇ ਛਿੱਡ ਵਿਚ ਪੱਥਰ ਏ।

ਮਦਾਰੀ : ਕਿਹੋ ਜਿਹਾ ਪੱਥਰ ਹੈ ?

ਭੰਬਾ ਭਉ : ਜਿਹੋ ਜਿਹਾ ਪੱਥਰ ਹੁੰਦਾ ਏ।

ਮਦਾਰੀ : ਕੀ ਉਹ ਨੀਂਹ ਪੱਥਰ ਏ ?

ਭੰਬਾ ਭਉ : ਉਸਤਾਦ ਮੈਂ ਕਿਹੜਾ ਵਜੀਰ ਹਾਂ, ਜਿਹਦੇ ਛਿੱਡ ਵਿਚ ਨੀਂਹ ਪੱਥਰ
ਹੋਵੇ।

ਮਦਾਰੀ : ਕੀ ਉਹ ਮੀਲ ਪੱਥਰ ਏ ?

ਭੰਬਾ ਭਉ : ਮੈਂ ਕਿਹੜਾ ਸ਼ਾਇਰ ਹਾਂ, ਜਿਹੜਾ ਮੀਲ ਪੱਥਰ ਚੁੱਕੀ ਫਿਰਾਂ ?

ਮਦਾਰੀ : ਕੀ ਉਹ ਚਿੱਟਾ ਪੱਥਰ ਏ ?

ਭੰਬਾ ਭਉ : ਉਸਤਾਦ, ਉਹ ਤਾਂ ਸਾਰਾ ਰੱਬ ਦੇ ਘਰਾਂ ਵਿਚ ਲਗ ਗਿਆ ਏ।

ਮਦਾਰੀ : ਕੀ ਉਹ ਲਾਲ ਪੱਥਰ ਏ ?

ਭੰਬਾ ਭਉ : (ਖਿੱਝਕੇ) ਉਸਤਾਦ ਮੇਰਾ ਛਿੱਡ ਏ, ਕੋਈ ਲਾਲ ਕਿਲ੍ਹਾ ਤਾਂ ਨਹੀਂ।

ਉਸਤਾਦ : ਫੇਰ ਕਿਹੋ ਜਿਹਾ ਪੱਥਰ ਏ ?

ਭੰਬਾ ਭਉ : ਉਹ ਪੱਥਰੀ ਵਰਗਾ ਪੱਥਰ ਏ।

ਉਸਤਾਦ : ਫੇਰ ਤਾਂ ਤੈਨੂੰ ਹਸਪਤਾਲ ਜਾਣਾ ਪਵੇਗਾ।
 ਭੰਬਾ ਭਉ : ਜਾਣਾ ਪਏਗਾ।
 ਉਸਤਾਦ : ਓਪਰੇਸ਼ਨ ਕਰਵਾਉਣਾ ਪਏਗਾ।
 ਭੰਬਾ ਭਉ : ਕਰਵਾਉਣਾ ਪਏਗਾ।
 ਉਸਤਾਦ : ਤਾਂ ਫੇਰ ਪਹੁੰਚ ਜਾ ਹਸਪਤਾਲ।
 ਭੰਬਾ ਭਉ : (ਤੁਰਨ ਦੇ ਐਕਸ਼ਨ ਨਾਲ) ਪਹੁੰਚ ਗਿਆ।
 ਉਸਤਾਦ : ਓਪਰੇਸ਼ਨ ਮੇਜ਼ 'ਤੇ ਲੇਟ ਜਾ।
 ਭੰਬਾ ਭਉ : (ਲੇਟਨ ਦੇ ਐਕਸ਼ਨ) ਲੇਟ ਗਿਆ।
 ਉਸਤਾਦ : ਕਲੋਰੋਫਾਰਮ ਸੁੰਘ ਲੈ।
 ਭੰਬਾ ਭਉ : ਸੁੰਘ ਲਿਆ।
 ਉਸਤਾਦ : ਬੋਹੋਸ਼ ਹੋ ਜਾ।
 ਭੰਬਾ ਭਉ : ਹੋ ਗਿਆ।
 ਉਸਤਾਦ : (ਦਰਸ਼ਕਾਂ ਨੂੰ) ਤਾਂ ਹਾਜ਼ਰੀਨ ਮੇਰੇ ਭੰਬਾ ਭਉ ਦੇ ਪੇਟ ਵਿਚ ਪੱਥਰੀ
 ਏ, ਉਹ ਇਕ ਸਰਕਾਰੀ ਹਸਪਤਾਲ ਵਿਚ ਪਹੁੰਚ ਗਿਆ ਏ! ਆਉ
 ਦੇਖੀਏ ਕਿ ਉਹਦੇ ਪੇਟ ਵਿਚੋਂ ਪੱਥਰੀ ਨਿਕਲਦੀ ਏ ਕਿ ਨਹੀਂ? ਤੇ
 ਆ ਰਹੇ ਨੇ ਸਰਕਾਰੀ ਹਸਪਤਾਲ ਦੇ ਡਾਕਟਰ ਅਤੇ ਕੰਪਾਊਂਡਰ
 ਉੱਕੜ ਦੁੱਕੜ ਦੀ ਲੈਅ ਵਿਚ ਅੱਗੇ ਅੱਗੇ ਡਾਕਟਰ ਤੇ ਪਿੱਛੇ ਪਿੱਛੇ
 ਕੰਪਾਊਂਡਰ ਦਾਖਲ ਹੁੰਦਾ ਹੈ। ਮਦਾਰੀ ਬਾਹਰ ਜਾਂਦਾ ਹੈ।
 ਡਾਕਟਰ : ਕੰਪਾਊਂਡਰ, ਇਹ ਮਰੀਜ਼ ਏ, ਜਿਸ ਦੇ ਪੇਟ ਵਿਚ ਪੱਥਰੀ ਏ।
 ਕੰਪਾਊਂਡਰ : ਹਾਂ ਇਹੋ ਹੀ ਮਰੀਜ਼ ਏ।
 ਡਾਕਟਰ : ਇਹਦਾ ਅਪ੍ਰੋਸ਼ਨ ਹੋਵੇਗਾ, ਕੀ ਗਲੂਕੋਜ਼ ਹੈ?
 ਕੰਪਾਊਂਡਰ : ਜਨਾਬ ਉਹ ਤਾਂ ਪਿਛਲੇ ਮਹੀਨੇ ਦਾ ਮੁੱਕਿਆ ਹੋਇਆ ਏ।
 ਡਾਕਟਰ : ਬੱਲਡ ਬੈਂਕ ਵਿਚ ਬਲੱਡ ਦਾ ਇਤਜ਼ਾਮ ਹੈ?
 ਕੰਪਾਊਂਡਰ : ਉਹ ਤਾਂ ਵਜੀਰ ਸਾਹਿਬ ਦੇ ਪੁੱਤਰ ਨੂੰ ਸਾਰਾ ਲਗ ਗਿਆ ਸੀ।
 ਡਾਕਟਰ : ਓਥੇ ਵਜੀਰ ਸਾਹਿਬ ਲੋਕਾਂ ਦਾ ਮੂਨ ਪੀ ਜਾਂਦੇ ਨੇ ਤਾਂ ਉਹਨਾਂ ਦਾ
 ਪੁੱਤਰ ਹਸਪਤਾਲ ਦਾ... ਕੀ ਟੀਕੇ ਹਨ?
 ਕੰਪਾਊਂਡਰ : ਜੀ ਉਹ ਵੀ ਆਊਟ ਆਫ਼ ਸਟਾਕ ਨੇ।
 ਡਾਕਟਰ : ਮਰੀਜ਼ ਦਾ ਕੋਈ ਵਾਲੀ ਵਾਰਸ ਹੈ?
 ਕੰਪਾਊਂਡਰ : ਜੀ ਇਹਦਾ ਉਸਤਾਦ ਬਾਹਰ ਖੜਾ ਏ।
 ਡਾਕਟਰ : ਬੁਲਾ ਉਸਨੂੰ।
 (ਕੰਪਾਊਂਡਰ ਉਸਤਾਦ ਨੂੰ ਬੁਲਾਉਂਦਾ ਏ।)

ਡਾਕਟਰ : ਇਹ ਤੇਰਾ ਹੀ ਭੰਬਾ ਭਉ ਏ।

ਉਸਤਾਦ : ਹਾਂ ਜੀ ਇਹ ਮੇਰਾ ਹੀ ਭੰਬਾ ਭਉ ਏ।

ਡਾਕਟਰ : ਇਹਦੇ ਪੇਟ ਵਿਚ ਪੱਥਰੀ ਏ।

ਉਸਤਾਦ : ਉਹ ਤਾਂ ਹੈ ਜੀ।

ਡਾਕਟਰ : ਇਹਦਾ ਉਪਰੋਸ਼ਨ ਹੋਵੇਗਾ।

ਉਸਤਾਦ : ਜੀ ਇਸੇ ਲਈ ਹਸਪਤਾਲ ਲਿਆਂਦਾ ਏ।

ਡਾਕਟਰ : ਉਹਦੇ ਲਈ ਬਲੱਡ ਚਾਹੀਦੇ, ਗਲੂਕੋਜ਼ ਚਾਹੀਦੇ, ਟੀਕੇ ਚਾਹੀਦੇ ਨੇ, ਤੇਰੇ ਕੌਲ ਇਹਨਾਂ ਦਾ ਇਤਜ਼ਾਮ ਹੈ ?

ਉਸਤਾਦ : ਜੀ ਇਹ ਸਰਕਾਰੀ ਹਸਪਤਾਲ ਏ, ਇਥੇ ਤਾਂ ਹਰ ਇਕ ਚੀਜ਼ ਮੁਫਤ ਹੁੰਦੀ ਏ।

ਡਾਕਟਰ : ਓਥੇ ਇਹ ਹਿੱਦੇਸਤਾਨ ਦੀ ਸਰਕਾਰ ਦਾ ਸਰਕਾਰੀ ਹਸਪਤਾਲ ਏ, ਇਥੇ ਹੁੰਦੀ ਹਰ ਇਕ ਚੀਜ਼ ਮੁਫਤ ਏ, ਪਰ ਹੁੰਦੀ ਕੋਈ ਨਹੀਂ। ਲਗਦਾ ਏ ਕਿ ਇਹਦੇ ਪੇਟ ਵਿਚ ਪੱਥਰੀ ਏ ਤੇ ਤੇਰੇ ਦਿਮਾਗ ਵਿਚ ਪੱਥਰ ਏ... ਜਿਹੜਾ ਏਨੀ ਗੱਲ ਵੀ ਨਹੀਂ ਸਮਝਦਾ। ਤੂੰ ਬਾਹਰ ਜਾ ਕੇ ਖਲੋ, ਜਿਹੜੀ ਵੀ ਚੀਜ਼ ਦੀ ਲੋੜ ਪੈਂਦੀ ਜਾਏ ਲਿਆਂਦਾ ਜਾਈਂ।

ਉਸਤਾਦ : ਜੀ ਜਨਾਬ।

ਡਾਕਟਰ : (ਕੰਪਾਊਂਡਰ ਨੂੰ) ਇਹਦੇ ਕੌਲ ਦਸਖਤ ਕਰਵਾ ਲੈ ਕਿ ਉਪਰੋਸ਼ਨ ਦੇ ਦਰਮਿਆਨ ਇਹਦੇ ਮਰੀਜ਼ ਨੂੰ ਕੋਈ ਹਰਜਾ ਮਰਜਾ ਹੋ ਗਿਆ ਤਾਂ ਸਰਕਾਰ, ਹਸਪਤਾਲ ਜਾਂ ਹਸਪਤਾਲ ਦੇ ਅਧਿਕਾਰੀ ਇਹਦੇ ਜ਼ਿੰਮੇਵਾਰ ਨਹੀਂ ਹੋਣਗੇ।

(ਕੰਪਾਊਂਡਰ ਦਸਖਤ ਕਰਵਾ ਉਂਦਾ ਹੈ, ਉਸਤਾਦ ਬਾਹਰ ਜਾਂਦਾ ਹੈ। ਉਪਰੋਸ਼ਨ ਸ਼ੁਰੂ ਹੁੰਦਾ ਹੈ। ਪਹਿਲੇ ਪੇਟ ਫਾਇਆ ਜਾਂਦਾ ਹੈ। ਪੱਥਰੀ ਕੱਢੀ ਜਾਂਦੀ ਹੈ। ਕੰਪਾਊਂਡਰ ਜਖਮ ਸੀਂਦਾ ਹੈ। ਇਹ ਸਭ ਕੁਝ ਬੜੇ ਵੱਡੇ ਅੰਕਸ਼ਨਾਂ ਨਾਲ ਮਾਇਮ ਵਿਚ ਹੁੰਦਾ ਹੈ। ਬਲੱਡ ਦੀ ਗਲੂਕੋਜ਼ ਦੀ, ਟੀਕਿਆਂ ਦੀ ਲੋੜ ਪੈਂਦੀ ਹੈ। ਸਭ ਕੁਝ ਹਫੜਾ ਦਫੜੀ ਵਿਚ ਕੀਤਾ ਜਾਂਦਾ ਹੈ। ਮਰੀਜ਼ ਤੜਫਦਾ ਹੈ। ਆਖਰੀ ਟੀਕਾ ਲਗਾਉਣ 'ਤੇ ਉਹ ਮੁੱਕ ਜਾਂਦਾ ਹੈ। ਉਹਦੇ 'ਤੇ ਚਾਦਰ ਪਾਸੀ ਜਾਂਦੀ ਹੈ। (ਇਹ ਸਾਰਾ ਮਾਈਮ ਇਸ ਤਰ੍ਹਾਂ ਕੀਤਾ ਜਾਂਦਾ ਹੈ, ਜਿਸ ਨਾਲ ਹਸਪਤਾਲ ਦੇ ਅਮਲੇ ਦੀ ਬੇਪਰਵਾਹੀ ਪੂਰੀ ਤਰ੍ਹਾਂ ਸਥਾਪਤ ਹੋਵੇ) ਉਸਤਾਦ ਆਉਂਦਾ ਹੈ, ਡਾਕਟਰ ਨਕਲੀ ਤਰੀਕੇ ਨਾਲ ਬੁਕਾਪਣੀ ਅੱਖ 'ਤੇ ਲਗਾ ਕੇ ਉਸਤਾਦ ਨਾਲ ਹਮਦਰਦੀ ਕਰਦਾ ਹੈ।)

ਡਾਕਟਰ : ਉਸਤਾਦ... ਬੜਾ ਅਫਸੋਸ ਏ। ਆਈ ਐਮ ਵੇਰੀ ਸੋਗੀ। ਇਹਦੀ ਏਨੀ ਹੀ ਲਿਖੀ ਹੋਈ ਏ।

(ਇਕੱਠੇ, ਉੱਕੜ ਦੁੱਕੜ ਅਫਸੋਸ ਲੈ ਵਿਚ ਬੋਲਦੇ ਹਨ ਤੇ
ਬਾਹਰ ਜਾਂਦੇ ਹਨ।)

ਉਸਤਾਦ : (ਦਰਸ਼ਕਾਂ ਨੂੰ) ਤੇ ਮੇਰਾ ਭੰਬਾ ਭਉ ਸਰਕਾਰੀ ਹਸਪਤਾਲ ਵਿਚ ਪੇਟ
ਦੀ ਪੱਥਰੀ ਕਢਵਾਉਣ ਗਿਆ ਤਾਂ ਆਪ ਪੱਥਰ ਹੋ ਗਿਆ। ਪਰ
ਇਸ ਤਰ੍ਹਾਂ ਇਹ ਪੱਥਰ ਹੋ ਕੇ ਰਹਿਨਹੀਂ ਸਕਦਾ... ਪਾਪੀ ਪੇਟ ਖਾਤਰ
ਇਸ ਨੂੰ ਜੀਣਾ ਪਵੇਗਾ।

ਉਸਤਾਦ : (ਉਚੀ ਆਵਾਜ਼ ਦੇ ਕੇ) ਭੰਬਾ ਭਉ।

ਭੰਬਾ ਭਉ : (ਉਠ ਕੇ) ਹਾਂ ਉਸਤਾਦ।

ਉਸਤਾਦ : ਅਗਲਾ ਤਮਾਸ਼ਾ ਸ਼ੁਰੂ ਕਰ।

ਭੰਬਾ ਭਉ : (ਰੋਣੀ ਆਵਾਜ਼ ਵਿਚ) ਮੈਂ ਨਹੀਂ ਕਰ ਸਕਦਾ।

ਉਸਤਾਦ : ਨਾ ਹੁਣ ਕੀ ਹੋ ਗਿਆ ਏ ?

ਭੰਬਾ ਭਉ : ਉਸਤਾਦ ਮੇਰੀ ਚੌਗੀ ਹੋ ਗਈ ਏ।

ਉਸਤਾਦ : ਨਾ ਤੇਰੇ ਕੋਲ ਹੈ ਕੀ ਸੀ ਜੋ ਚੌਗੀ ਹੋ ਗਿਆ ?

ਭੰਬਾ ਭਉ : ਮੇਰੇ ਕੋਲ ਉਹ ਸਭ ਕੁਝ ਸੀ, ਜੋ ਦੂਜਿਆਂ ਕੋਲ ਨਹੀਂ ਹੁੰਦਾ।

ਉਸਤਾਦ : ਕੀ ਤੇਰੀ ਕਾਰ ਚੌਗੀ ਹੋ ਗਈ ਏ ?

ਭੰਬਾ ਭਉ : ਮੈਂ ਕਿਹੜਾ ਸੇਠ ਹਾਂ ? ਕਿ ਕਾਰ ਚੌਗੀ ਹੋ ਜਾਏ।

ਉਸਤਾਦ : ਕੀ ਤੇਰੀ ਕਿਤਾਬ ਚੌਗੀ ਹੋ ਗਈ ਏ ?

ਭੰਬਾ ਭਉ : ਮੈਂ ਕਿਹੜਾ ਪ੍ਰੋਫੈਸਰ ਸਾਂ ਕਿ ਕਿਤਾਬ ਚੌਗੀ ਹੋ ਜਾਏ।

ਉਸਤਾਦ : ਕੀ ਤੇਰੇ ਭਾਂਡੇ ਚੌਗੀ ਹੋ ਗਏ ਨੇ ?

ਭੰਬਾ ਭਉ : ਮੈਂ ਕਿਹੜਾ ਚੌਂਕਾ ਚੁੱਲ੍ਹਾ ਕਰਨਾ ਹਾਂ ਕਿ ਭਾਂਡੇ ਚੌਗੀ ਹੋ ਜਾਣ।

ਉਸਤਾਦ : ਫੇਰ ਤੇਰਾ ਕੀ ਚੌਗੀ ਹੋ ਗਿਆ ਏ ?

ਭੰਬਾ ਭਉ : ਮੇਰੇ ਦਿਲ ਦੀ ਸ਼ਾਂਤੀ, ਮੇਰੇ ਦਿਲ ਦਾ ਚੈਨ ਚੌਗੀ ਹੋ ਗਿਆ।

ਉਸਤਾਦ : ਤੇਰੇ ਦਿਲ ਦਾ ਚੈਨ ਕਿਸ ਤਰ੍ਹਾਂ ਚੌਗੀ ਹੋ ਗਿਆ ?

ਭੰਬਾ ਭਉ : ਜਿਸ ਤਰ੍ਹਾਂ ਹੁੰਦਾ, ਹੁੰਦਾ ਏ।

ਉਸਤਾਦ : ਫੇਰ ਵੀ ਕਿਸ ਤਰ੍ਹਾਂ ?

ਭੰਬਾ ਭਉ : ਘਰ ਜਾਓ ਤਾਂ ਆਟਾ ਨਾ ਹੋਏ। ਆਟਾ ਡੀਪੂ ਲੈਣ ਜਾਵੋ। ਭੀੜ
ਵਿਚ ਤੁਹਾਡਾ ਝੱਗਾ ਪਾੜ ਜਾਏ, ਪੱਗ ਲਹਿ ਜਾਵੋ ਤਾਂ ਸਮੱਝ ਦਿਲ
ਦੀ ਸ਼ਾਂਤੀ ਚੌਗੀ ਹੋ ਗਈ ਏ।

ਉਸਤਾਦ : ਜੇ ਦਿਲ ਦੀ ਸ਼ਾਂਤੀ ਚੌਗੀ ਹੋ ਜਾਏ ਤਾਂ ਕੀ ਹੁੰਦਾ ਏ ?

ਭੰਬਾ ਭਉ : ਤਾਂ ਸਭ ਕੁਝ ਗੜਬੜ ਹੋ ਜਾਂਦਾ ਏ।

ਉਸਤਾਦ : ਫੇਰ ਵੀ ?

ਭੰਬਾ ਭਉ : ਬੰਦਾ ਖਿੱਝਦਾ ਹੈ।

ਉਸਤਾਦ : ਫੇਰ ?
 ਭੰਬਾ ਭਓ : ਉਹ ਆਪਣੀ ਖਿੜ ਆਪਣੀ ਬੀਵੀ 'ਤੇ ਕੱਢਦਾ ਏ।
 ਉਸਤਾਦ : ਫੇਰ ?
 ਭੰਬਾ ਭਓ : ਬੀਵੀ ਅੱਗੋਂ ਬੱਚਿਆਂ ਨੂੰ ਮਾਰਦੀ ਏ।
 ਉਸਤਾਦ : ਫੇਰ ?
 ਭੰਬਾ ਭਓ : ਬੱਚੇ ਰੋਂਦੇ ਨੇ।
 ਉਸਤਾਦ : ਫੇਰ ?
 ਭੰਬਾ ਭਓ : ਬੱਚਿਆਂ ਨੂੰ ਹੋਰ ਮਾਰ ਪੈਂਦੀ ਏ।
 ਉਸਤਾਦ : ਫੇਰ ?
 ਭੰਬਾ ਭਓ : ਉਹ ਹੋਰ ਰੋਂਦੇ ਨੇ, ਉਹਨਾਂ ਨੂੰ ਹੋਰ ਮਾਰ ਪੈਂਦੀ ਏ, ਉਹ ਹੋਰ ਰੋਂਦੇ
 ਨੇ, ਉਹਨਾਂ ਨੂੰ ਹੋਰ ਮਾਰ ਪੈਂਦੀ ਏ ਤੇ ਉਹ ਹੋਰ ਰੋਂਦੇ ਨੇ।
 ਉਸਤਾਦ : ਫੇਰ ?
 ਭੰਬਾ ਭਓ : ਫੇਰ... ਫੇਰ... ਸਭ ਕਥ ਗੜਬੜ ਹੋ ਜਾਂਦਾ ਏ।
 ਉਸਤਾਦ : ਫੇਰ ਤਾਂ ਬੜਾ ਗੰਭੀਰ ਮਸਲਾ ਏ।
 ਭੰਬਾ ਭਓ : ਹਾਂ ਉਸਤਾਦ ਬੜਾ ਗੰਭੀਰ ਮਸਲਾ ਏ।
 ਉਸਤਾਦ : ਤੇਰੀ ਚੌਰੀ ਹੋ ਗਈ ਏ।
 ਭੰਬਾ ਭਓ : ਹਾਂ ਉਸਤਾਦ ਮੇਰੀ ਚੌਰੀ ਹੋ ਗਈ ਏ।
 ਉਸਤਾਦ : ਜੇ ਚੌਰੀ ਹੋ ਜਾਏ ਤਾਂ ਬਾਣੇ ਜਾਣਾ ਚਾਹੀਦੈ।
 ਭੰਬਾ ਭਓ : ਨਹੀਂ ਉਸਤਾਦ ਮੈਂ ਬਾਣੇ ਨਹੀਂ ਜਾਣਾ।
 ਉਸਤਾਦ : ਕਿਉਂ ?
 ਭੰਬਾ ਭਓ : ਜੇ ਉਹਨਾਂ ਨੇ ਮੈਨੂੰ ਲੰਮਾ ਪਾ ਲਿਆ ?
 ਉਸਤਾਦ : ਫੇਰ ਤਮਾਸ਼ਾ ਹੋ ਜਾਏਗਾ ਤੇ ਤਮਾਸ਼ਾ ਕਰਨਾ ਸਾਡਾ ਕੰਮ ਏ।
 ਭੰਬਾ ਭਓ : ਫੇਰ ਮੈਂ ਬਾਣੇ ਚਲਾ ਜਾਵਾਂ ?
 ਉਸਤਾਦ : ਚਲਾ ਜਾ।

(ਭੰਬਾ ਭਓ ਮੁਲ ਐਕਸ਼ਨ ਵਿਚ ਬਾਣੇ ਵੱਲ ਚਲ ਪੈਂਦਾ ਏ।)

ਉਸਤਾਦ : ਤਾਂ ਹਾਜ਼ਰੀਨ, ਮੇਰੇ ਭੰਬਾ ਭਓ ਦੀ ਚੌਰੀ ਹੋ ਗਈ ਹੈ, ਉਹ ਰਿਪੋਰਟ
 ਕਰਨ ਬਾਣੇ ਗਿਆ ਹੈ। ਇਹ ਉਹ ਥਾਂ ਹੈ, ਜਿਥੇ ਸੱਚ ਨੂੰ ਝੂਠ ਤੇ
 ਝੂਠ ਨੂੰ ਸੱਚ ਬਣਾਇਆ ਜਾਂਦਾ ਹੈ। ਸੋਸਾਇਟੀ ਦੀਆਂ ਜਿੰਨੀਆਂ
 ਹੀ ਗੰਦੀਆਂ ਗਾਲੂਂ ਹਨ, ਉਹਨਾਂ ਦਾ ਜਨਮ ਏਸ ਪਵਿੱਤਰ ਥਾਂ
 ਤੇ ਹੁੰਦਾ ਹੈ: ਜਿਨ੍ਹੀਂ ਵੱਡੀ ਗਾਲੂ ਓਨੀ ਵੱਡੀ ਤਰੱਕੀ, ਜਿੰਨੀ ਗੰਦੀ
 ਗਾਲੂ, ਉਹਨਾਂ ਵੱਡਾ ਅਫਸਰ।

ਬਾਣੇਦਾਰ : (ਦਾਖਲ ਹੋ ਕੇ) ਜਿਨ੍ਹਾਂ ਮੋਟਾ ਢਿੱਡ, ਉਨ੍ਹਾਂ ਵੱਡਾ ਬਾਣੇਦਾਰ... ਮਾਰ

ਇਹਨੂੰ (ਸਿਪਾਹੀ ਇਕ ਬੰਦੇ ਨੂੰ ਲੰਮਾ ਪਾ ਕੇ ਕੁੱਟਦਾ ਹੈ। ਜਿਸ ਤਰ੍ਹਾਂ
ਆਮ ਥਾਣਿਆਂ ਵਿਚ ਦਹਿਸ਼ਤ ਪਾਉਣ ਲਈ ਕਿਸੇ ਇਕ ਨੂੰ
ਕੁੱਠਣ ਦਾ ਅਮਲ ਜਾਰੀ ਰਹਿੰਦਾ ਹੈ।)

ਬਾਣੇਦਾਰ : (ਬੰਬਾ ਭਉ ਨੂੰ ਵੇਖ ਕੇ) ਕੌਣ ਏਂ ਤੂੰ ਚਗਲਾ ?

ਬੰਬਾ ਭਉ : ਜੀ ਮੇਰੀ ਚੋਰੀ ਹੋ ਗਈ ਏ।

ਬਾਣੇਦਾਰ : (ਲੰਮੇ ਪਾਏ ਬੰਦੇ ਵੱਲ ਇਸ਼ਾਰਾ ਕਰਕੇ) ਓਏ ਚੋਰੀ ਦਾ ਮਾਲ ਤਾਂ
ਕੱਢਵਾ ਰਹੇ ਹਾਂ, ... ਮਾਰ ਇਹਨੂੰ।

(ਮਾਰ ਇਹਨੂੰ ਇਕ ਤਕੀਆ ਕਲਾਮ ਲੈਅਨੂੰ ਕਾਇਮ ਰੱਖਣ
ਵਾਸਤੇ ਵਰਤਿਆ ਜਾ ਰਿਹਾ ਹੈ।)

ਬੰਬਾ ਭਉ : ਜੀ ਇਹਨੇ ਮੇਰੀ ਚੋਰੀ ਨਹੀਂ ਕੀਤੀ।

ਬਾਣੇਦਾਰ : ਓਏ ਤੂੰ ਇਹਦੀ ਸ਼ਾਹਦੀ ਕਿਸ ਤਰ੍ਹਾਂ ਭਰ ਸਕਦੇ ? ਪਾ ਇਹਨੂੰ ਲੰਮਾ।

ਬੰਬਾ ਭਉ : ਮੈਨੂੰ ਲੰਮਾ ਨਾ ਪਾਓ, ਮੇਰਾ ਤਾਂ ਅੱਗੇ ਹੀ ਸਾਰਾ ਕੁਝ ਲੁਟਿਆ ਗਿਆ
ਏ।

ਬਾਣੇਦਾਰ : ਓਏ ਲੁਟਿਆ ਮਾਲ ਤਾਂ ਕੱਢਵਾ ਉਂਦੇ ਪਏ ਆਂ... ਮਾਰ ਇਹਨੂੰ। ਓਏ
ਤੇਰਾ ਕੀ ਲੁਟਿਆ ਗਿਆ ਏ, ਕੀ ਚੋਰੀ ਹੋ ਗਿਆ ਏ ?

ਬੰਬਾ ਭਉ : ਜੀ ਮੇਰੀ ਸ਼ਾਂਤੀ ਚੋਰੀ ਹੋ ਗਈ ਏ।

(ਸ਼ਾਂਤੀ ਦਾ ਨਾਂ ਸੁਣਕੇ ਬਾਣੇਦਾਰ ਪ੍ਰਭਾਵਤ ਹੋ ਜਾਂਦਾ ਹੈ।)

ਬਾਣੇਦਾਰ : ਓਏ ਠਹਿਰ ਓਏ ਢੁਲਿਆ, ਇਹ ਕੋਈ ਦਿਲਚਸਪ ਕੇਸ ਆ ਗਿਆ
ਏ ਸ਼ਾਂਤੀ ਦਾ... ਓਏ ਤੂੰ ਉਸਨੂੰ ਕਦੀ ਕੁੱਟਿਆ ਤਾਂ ਨਹੀਂ ਸੀ ?

ਬੰਬਾ ਭਉ : ਜੀ ਨਹੀਂ, ਮੈਂ ਤਾਂ ਉਸਨੂੰ ਪਿਆਰ ਹੀ ਬੜਾ ਕਰਦਾ ਸਾਂ।

ਬਾਣੇਦਾਰ : (ਆਪਣੀ ਲੈਅ ਵਿਚ) ਪਿਆਰ ਹੀ ਬੜਾ ਕਰਦਾ ਸੈਂ... ਓਏ ਤੂੰ
ਉਹਦੇ ਪੇਕਿਆਂ ਨੂੰ ਬੁਰਾ ਭਲਾ ਤਾਂ ਨਹੀਂ ਸੀ ਕਿਹਾ ?

ਬੰਬਾ ਭਉ : ਜੀ ਪੇਕੇ ਤਾਂ ਉਹਦੇ ਹੈਂਗੇ ਹੀ ਨਹੀਂ ਸਨ।

ਬਾਣੇਦਾਰ : ਫੇਰ ਉਹ ਨੱਸੀ ਕਿਉਂ ?

ਬੰਬਾ ਭਉ : ਉਹ ਨੱਸੀ ਨਹੀਂ, ਉਹ ਚੋਰੀ ਹੋ ਗਈ ਏ।

ਬਾਣੇਦਾਰ : ਉਏ ਤੀਵੀਆਂ ਹਮੇਸ਼ਾਂ ਨੱਸਦੀਆਂ ਨੇ, ਮਰਦ ਸਮਝਦੇ ਨੇ ਚੋਰੀ ਹੋ
ਗਈ।

ਬੰਬਾ ਭਉ : ਉਹ ਤੀਵੀ ਨਹੀਂ ਸੀ।

ਬਾਣੇਦਾਰ : ਓਏ ਤੀਵੀ ਨਹੀਂ ਤਾਂ ਨਾਰਹੋਣੀ ਏ, ਕੁੜੀ ਨਹੀਂ ਤੇ ਮੁਟਿਆਰਹੋਣੀ
ਏ... ਮਾਰ ਇਹਨੂੰ... ਤੈਨੂੰ ਕੀਹਦੇ 'ਤੇ ਸ਼ੱਕ ਏ ?

ਬੰਬਾ ਭਉ : ਓਏ ਵੱਡੇ ਬੰਦਿਆਂ ਨੇ ਤੇਰੀ ਸ਼ਾਂਤੀ ਨੂੰ ਕੀ ਕਰਨੈ ? ਉਹਦੇ ਕੌਲ
ਛਿੱਲੀ, ਚੰਡੀਗੜ੍ਹ, ਸੋਹਣੀਆਂ ਸੋਹਣੀਆਂ ਸ਼ਾਂਤੀਆਂ ਨੇ... ਓਏ

ਮਾਰ ਇਹਨੂੰ ।

ਭੰਬਾ ਭਉ : ਜੀ ਤੁਸੀਂ ਗਲਤ ਸਮਝਿਐ ।
ਬਾਣੇਦਾਰ : ਓਏ ਅਸੀਂ ਗਲਤ ਸਮਝਿਐ ? ਇਹਨਾਂ ਵੱਡੇ ਬੰਦਿਆਂ ਦੀਆਂ
ਕਾਲੀਆਂ ਕਰੂੰਤਾਂ ਛੁਪਾਉਂਦੇ ਹੋਏ ਅਸੀਂ ਆਪ ਕਾਲੇ ਹੋ ਗਏ ਹਾਂ ।
ਸੱਤਰ ਸੱਤਰ ਸਾਲ ਦੇ ਹੋ ਗਏ ਨੇ ਤੇ ਹਾਲੀ ਵੀ ਸ਼ਾਂਤੀਆਂ ਪਿੱਛੇ
ਗਾਲ੍ਹਾਂ ਟਪਕਾਉਂਦੇ ਨੇ ਤੇ ਤੂੰ ਕਹਿੰਨਾ ਏਂ ਅਸੀਂ ਗਲਤ ਸਮਝਿਐ...
ਮਾਰ ਇਹਨੂੰ ।

ਭੰਬਾ ਭਉ : ਜਨਾਬ ਮੇਰੀ ਉਹ ਸ਼ਾਂਤੀ ਚੌਗੀ ਨਹੀਂ ਹੋਈ ਜੋ ਤੁਸੀਂ ਸਮਝਦੇ ਹੋ ।
ਬਾਣੇਦਾਰ : ਫੇਰ ਕਿਹੜੀ ਸਾਂਤੀ ਚੌਗੀ ਹੋਈ ਏ ?
ਭੰਬਾ ਭਉ : ਮੇਰੇ ਦਿਲ ਦੀ ਸ਼ਾਂਤੀ ਚੌਗੀ ਹੋਈ ਏ ।
ਬਾਣੇਦਾਰ : (ਢਿੱਲਾ ਹੋ ਕੇ) ਫੇਰ ਹਸਪਤਾਲ ਜਾ, ਇਥੇ ਅੰਬ ਲੈਣ ਆਇਆ
ਏਂ ?

ਭੰਬਾ ਭਉ : ਜੀ ਇਹ ਚੌਗੀ ਦਾ ਕੇਸ ਏ ।

ਬਾਣੇਦਾਰ : ਫੇਰ ਰੱਪਟ ਲਿਖਾ ।

ਭੰਬਾ ਭਉ : ਜੀ ਇਹ ਲੰਮੀ ਕਹਾਣੀ ਏ ।

ਬਾਣੇਦਾਰ : ਫੇਰ ਛੋਟੀ ਕਰਕੇ ਸੁਣਾ ।

ਭੰਬਾ ਭਉ : ਜੀ ਮੈਂ ਕੰਮ ਤੋਂ ਘਰ ਗਿਆ ਤਾਂ ਘਰ ਆਟਾ ਨਹੀਂ ਸੀ ।

ਬਾਣੇਦਾਰ : ਆਟਾ ਨਹੀਂ ਸੀ... ਮਾਰ ਇਹਨੂੰ ।

ਭੰਬਾ ਭਉ : ਮੈਂ ਪੀਪਾ ਚੁੱਕ ਕੇ ਡੀਪੂ ਗਿਆ ਤਾਂ ਉਥੇ ਭੀੜ ਵਿਚ ਮੇਰਾ ਝੁਗਾ
ਪਾਟ ਗਿਆ ।

ਬਾਣੇਦਾਰ : ਸੁਕਰ ਕਰ ਪੱਗ ਬਚ ਗਈ ।

ਭੰਬਾ ਭਉ : ਉਹ ਵੀ ਨਹੀਂ ਬਚੀ ।

ਬਾਣੇਦਾਰ : ਉਹ ਵੀ ਨਹੀਂ ਬਚੀ... ਮਾਰ ਇਹਨੂੰ ।

ਭੰਬਾ ਭਉ : ਮੈਂ ਘਰ ਆਇਆ, ਪਾਣੀ ਲਈ ਟੂਟੀ ਚਲਾਈ, ਪਾਣੀ ਬੰਦ ।

ਬਾਣੇਦਾਰ : ਪਾਣੀ ਬੰਦ ? ਮਾਰ ਇਹਨੂੰ ।

ਭੰਬਾ ਭਉ : ਜੀ ਇਹਨੇ ਪਾਣੀ ਬੰਦ ਨਹੀਂ ਕੀਤਾ ।

ਬਾਣੇਦਾਰ : ਸਾਨੂੰ ਪਤਾ ਏ... ਅੱਗੇ ਬੱਕ ।

ਭੰਬਾ ਭਉ : ਮੈਂ ਕਿਹਾ ਮੈਂ ਬੜਾ ਆਰਾਮ ਕਰ ਲਾਂ, ਪੱਖਾ ਚਲਾਉਣ ਲੱਗਾ ਤਾਂ
ਬਿਜਲੀ ਬੰਦ ।

ਬਾਣੇਦਾਰ : ਬਿਜਲੀ ਬੰਦ... ? ਮਾਰ ਇਹਨੂੰ ।

ਭੰਬਾ ਭਉ : ਜੀ ਫੇਰ ਮੈਨੂੰ ਬੜਾ ਗੁੱਸਾ ਚੜ੍ਹਿਆ ।

ਬਾਣੇਦਾਰ : ਬੜਾ ਗੁੱਸਾ ਚੜ੍ਹਿਆ ?

ਭੰਬਾ ਭਉ : ਫੇਰ ਮੈਂ ਉੱਚੀ ਸਾਰੀ ਗਾਲ੍ਸ਼ੁ ਕੱਢੀ, ਓਏ ਭੈਣ ਦਿਓ, ਮਾਂ ਦਿਓ,
ਸਰਕਾਰਾਂ ਚਲਾਉਣ ਵਾਲਿਓ... . . .।

ਬਾਣੇਦਾਰ : ਓਏ ਠਹਿਰ... ਠਹਿਰ... ਤੂੰ ਸਰਕਾਰ ਨੂੰ ਗਾਲ੍ਸ਼ੁਂ ਕੱਢੀਆਂ ?

ਭੰਬਾ ਭਉ : ਜੀ ਮੈਨੂੰ ਗਾਲ੍ਸ਼ੁਂ ਕੱਢਣੀਆਂ ਪਈਆਂ ।

ਬਾਣੇਦਾਰ : ਤੈਨੂੰ ਕਿਉਂ ਗਾਲ੍ਸ਼ੁਂ ਕੱਢਣੀਆਂ ਪਈਆਂ ?

ਭੰਬਾ ਭਉ : ਜੀ ਜਿਸ ਦੇਸ਼ ਵਿਚ ਹਗਾ ਇਨਕਲਾਬ ਤਾਂ ਹੋਵੇ ਪਰ ਲੋਕਾਂ ਨੂੰ ਆਟਾ
ਨਾ ਮਿਲੇ, ਜਿਸ ਦੇਸ਼ ਵਿਚ ਭਾਖਡਾ ਵਰਗੇ ਡੈਮ ਤਾਂ ਹੋਣ ਪਰ ਲੋਕਾਂ
ਨੂੰ ਬਿਜਲੀ ਨਾ ਮਿਲੇ, ਪਾਣੀ ਨਾ ਮਿਲੇ ਤਾਂ ਉਥੇ ਲੋਕਾਂ ਨੇ ਗਾਲ੍ਸ਼ੁਂ
ਤਾਂ ਕੱਢਣੀਆਂ ਨੇ ... ਤੇ ਮੈਂ ਇਲਜ਼ਾਮ ਦੀ ਉੱਗਲ ਰੱਖਦਾਂ ਹਾਂ,
ਸਰਕਾਰਾਂ ਚਲਾਉਣ ਵਾਲਿਆਂ 'ਤੇ ।

ਬਾਣੇਦਾਰ : ਓਏ ਤੂੰ ਉੱਗਲ ਰੱਖਣੈ ? ਅਸੀਂ ਉੱਗਲ ਰੱਖਣ ਵਾਲਿਆਂ ਦੀ ਉੱਗਲ
ਨਾ ਵੱਡ ਦੇਈਏ, ਐਵੇਂ ਡੰਡੇ ਲੈ ਕੇ ਖੜੇ ਹਾਂ... ਪਾ ਓਏ ਦੁਲਿਆ
ਏਹਨੂੰ ਲੰਮਾ (ਲੰਮੇ ਪਏ ਨੂੰ) ਓਏ ਉਠ ।

(ਦੁਸਰੇ ਬੰਦੇ ਨੂੰ ਬਾਣੇਦਾਰ ਬੈਠਕਾਂ ਕੱਢ ਵਾਉਂਦਾ ਹੈ। ਭੰਬਾ ਭਉ
ਨੂੰ ਸਿਪਾਹੀ ਲੰਮਾ ਪਾਉਂਦਾ ਹੈ।)

ਬਾਣੇਦਾਰ : (ਦੂਜੇ ਨੂੰ) ਅੱਗੋਂ ਤੋਂ ਮਹੀਨਾ ਪਹਿਲੀ ਤ੍ਰੀਖ ਪੁਚਾਇਆ ਕਰ ।

ਭੰਬਾ ਭਉ : ਜੀ ਮੈਨੂੰ ਲੰਮਾ ਨਾ ਪਾਓ... ਮੈਂ ਭੰਬਾ ਭਉ ਹਾਂ ।

ਬਾਣੇਦਾਰ : ਓਏ ਦੁਲਿਆ ਬਣਾਦੇ ਇਹਦਾ ਭੰਬਾ ਭਉ ।

ਭੰਬਾ ਭਉ : (ਰੌਲਾ ਪਾਉਂਦੇ ਹੋਏ) ਜਨਾਬ ਇਕ ਸਵਾਲ ਪੁੱਛਾਂ ?

ਬਾਣੇਦਾਰ : ਪੁੱਛ ।

ਭੰਬਾ ਭਉ : ਤੁਸੀਂ ਬਾਣੇਦਾਰ ਹੋ ਕਿ ਕਸਾਈ ?

ਬਾਣੇਦਾਰ : ਓਏ ਅਸੀਂ ਕਸਾਈ... ਬਣਾਦੇ ਇਹਦਾ ਬੱਕਰਾ। ਕਰਦੇ ਹਲਾਲ...
ਤੇ ਦੇਖ ਇਹਦੇ ਨਾ ਕੋਈ ਹੈ ?

ਭੰਬਾ ਭਉ : ਜੀ ਮੇਰਾ ਉਸਤਾਦ ਏ। (ਉਸਤਾਦ ਰੌਲਾ ਸੁਣਕੇ ਆਉਂਦਾ ਹੈ।)

ਬਾਣੇਦਾਰ : ਓਏ ਤੇਰਾ ਇਹ ਭੰਬਾ ਭਉ ਏ ?

ਉਸਤਾਦ : ਜੀ ਮੇਰਾ ਇਹ ਭੰਬਾ ਭਉ ਏ ।

ਬਾਣੇਦਾਰ : ਇਹ ਸਰਕਾਰ ਨੂੰ ਗਾਲ੍ਸ਼ੁਂ ਕੱਢਦਾ ਏ ?

ਉਸਤਾਦ : ਜੀ ਕੱਢਦਾ ਏ ।

ਬਾਣੇਦਾਰ : ਓਏ ਕੱਢਦਾ ਏ, ਪਾ ਇਹਨੂੰ ਵੀ ਲੰਮਾ।

(ਸਿਪਾਹੀ ਉਸਤਾਦ ਨੂੰ ਵੀ ਲੰਮਾ ਪਾਉਂਦਾ ਹੈ। ਬਾਣੇ ਵਿਚ
ਦੂਜਾ ਬੰਦਾ ਬੈਠਕਾਂ ਕੱਢ ਰਿਹਾ ਹੈ। ਬਾਣੇਦਾਰ ਆਕੜ ਵਿਚ
ਮੁਕ ਖੜਾ ਹੈ।)

ਬਾਣੇਦਾਰ : (ਕੁਝ ਵਕਫੇ ਬਾਅਦ) ਤੇ ਇਹਨੂੰ ਕਹਿੰਦੇ ਭੰਬਾ ਭਉ।
ਅੱਸੀ ਨੱਬੇ ਪੂਰਾ ਸੌ।

ਮਦਾਰੀ : (ਉਠ ਕੇ) ਉਕੜ ਦੁਕੜ ਭੰਬਾ ਭਉ
ਅੱਸੀ ਨੱਬੇ ਪੂਰਾ ਸੌ।
ਸੌ ਕਲੋਟਾ ਤਿੱਤਰ ਮੋਟਾ।
ਚੱਲ ਮਦਾਰੀ ਪੈਸਾ ਖੋਟਾ।

(ਇਸ ਲੈਂਡ ਵਿਚ ਬਾਣੇਦਾਰ, ਸਿਧਾਹੀ, ਦੂਸਰਾ ਬੰਦਾ ਅਤੇ
ਭੰਬਾ ਭਉ ਬਾਹਰ ਜਾਂਦੇ ਹਨ।)

ਮਦਾਰੀ : ਤੇ ਹਾਜ਼ਰੀਨ ਤੁਸੀਂ ਉਹ ਤਮਾਸ਼ਾ ਵੇਖਿਆ ਜੋ ਸਰਕਾਰੀ ਦਫਤਰਾਂ
ਵਿਚ, ਹਸਪਤਾਲਾਂ ਵਿਚ, ਥਾਣਿਆਂ ਵਿਚ ਤੁਹਾਡੇ ਨਾਲ ਰੋਜ਼
ਹੁੰਦਾ ਹੈ। ਕੀ ਤੁਸੀਂ ਤਮਾਸ਼ਮਈ ਬਣਕੇ ਇਹ ਤਮਾਸ਼ਾ ਵੇਖਦੇ ਰਵੋਗੇ
ਕਿ ਇਸ ਤਮਾਸੇ ਨੂੰ ਖਤਮ ਕਰਨ ਲਈ ਅੱਗੇ ਆਵੋਗੇ? ਇਹ ਇਕ
ਸਵਾਲ ਹੈ, ਜਿਸਦਾ ਜਵਾਬ ਤੁਹਾਨੂੰ ਦੇਣਾ ਪਵੇਗਾ।

(ਸਮਾਪਤ)